

Working in Disability is about becoming a part of someone's life and supporting them to live their life to the fullest. This is a job where every bit of effort you put in you're going to get back. I never wanted to work somewhere where you're just making money for a boss. I wanted to work somewhere where I could get something out of what I'm doing. I can go home, I can be happy about what I've done in a day, and I can know as a person I've grown more through my work. I use music therapy with my clients to inspire their emotions. It's a great tool for releasing these things, maybe suppressant in the back of our minds and bringing it to the forefront. Every time you go to a client's place, everything you support someone to do in their lives, you know that you are actually making a difference. If you weren't there, the day would be different without you. Opportunities working in Disability are massively increasing and people like me who are very passionate about certain interests will be able to capitalise on that. To think, nowadays, as a 24 year old, I can combine my interests and my passions and do something that not only will help other people, but something that I could work something for myself, something that I could be proud of, something that I could build. Yeah, this is an incredible gift.

ਡਿਸੇਬਿਲਟੀ ਯਾਨਿ ਅਪਾਹਜਤਾ ਸੇਵਾ ਵਿੱਚ ਕੰਮ ਕਰਨਾ ਕਿਸੇ ਵਿਅਕਤੀ ਦੇ ਜੀਵਨ ਦਾ ਹਿੱਸਾ ਬਣਨ ਅਤੇ ਉਸ ਵਿਅਕਤੀ ਨੂੰ ਆਪਣਾ ਜੀਵਨ ਪੂਰੀ ਤਰ੍ਹਾਂ ਜਿਉਣ ਵਿੱਚ ਮਦਦ ਦੇਣ ਬਾਰੇ ਹੈ। ਇਹ ਇੱਕ ਅਜਿਹੀ ਨੌਕਰੀ ਹੈ ਜਿੱਥੇ ਤੁਹਾਡੇ ਵਲੋਂ ਕੀਤੀ ਹਰ ਕੋਸ਼ਿਸ਼ ਦਾ ਫਲ ਤੁਹਾਨੂੰ ਵਾਪਸ ਮਿਲਦਾ ਹੈ। ਮੈਂ ਕਦੇ ਕਿਸੇ ਅਜਿਹੀ ਥਾਂ ਤੇ ਕੰਮ ਨਹੀਂ ਕਰਨਾ ਚਾਹੁੰਦਾ ਸੀ ਜਿੱਥੇ ਬਸ ਤੁਸੀਂ ਇੱਕ ਮਾਲਕ ਲਈ ਪੈਸੇ ਕਮਾਉਣ ਦਾ ਕੰਮ ਕਰਦੇ ਹੋ। ਮੈਂ ਇੱਕ ਅਜਿਹੀ ਥਾਂ ਤੇ ਕੰਮ ਕਰਨਾ ਚਾਹੁੰਦਾ ਸੀ ਜਿੱਥੇ ਮੈਨੂੰ ਆਪਣੇ ਦੁਆਰਾ ਕੀਤੇ ਕੰਮ ਤੋਂ ਤਸੱਲੀ ਮਿਲੇ। ਮੈਂ ਕੰਮ ਤੋਂ ਵਾਪਸ ਘਰ ਜਾਕੇ ਇਹ ਸੋਚ ਕੇ ਖੁਸ਼ ਹੋ ਸਕਾਂ ਕਿ ਮੈਂ ਦਿਨ ਵਿੱਚ ਚੰਗਾ ਕੰਮ ਕੀਤਾ ਹੈ ਅਤੇ ਮੈਂ ਇਹ ਜਾਣ ਸਕਾਂ ਕਿ ਇੱਕ ਵਿਅਕਤੀ ਦੇ ਤੌਰ 'ਤੇ ਮੈਨੂੰ ਆਪਣੇ ਕੰਮ ਦੁਆਰਾ ਸਿੱਖਣ ਨੂੰ ਮਿਲਿਆ ਹੈ। ਮੈਂ ਆਪਣੇ ਗਾਹਕਾਂ ਦੇ ਜਜ਼ਬਾਤਾਂ ਨੂੰ ਪ੍ਰੇਰਿਤ ਕਰਨ ਲਈ ਮਯੂਜ਼ਿਕ ਥੈਰੇਪੀ ਦਾ ਇਸਤੇਮਾਲ ਕਰਦਾ ਹਾਂ। ਇਹ ਅਜਿਹੇ ਜਜ਼ਬਾਤਾਂ ਨੂੰ ਬਾਹਰ ਕੱਢਣ ਲਈ ਇੱਕ ਬਹੁਤ ਵਧੀਆ ਸਾਧਨ ਹੈ, ਹੋ ਸਕਦਾ ਹੈ ਕਿ ਇਹ ਸਾਡੇ ਦਿਮਾਗ ਵਿੱਚ ਪਿੱਛੇ ਕੀਤੇ ਦੱਬੇ ਹੋਏ ਹਨ ਅਤੇ ਇਸ ਸਾਧਨ ਨਾਲ ਇਹ ਸਾਮ੍ਹਣੇ ਆਉਂਦੇ ਹਨ। ਹਰ ਵਾਰ ਜਦੋਂ ਤੁਸੀਂ ਕਿਸੇ ਗਾਹਕ ਦੇ ਘਰ ਜਾਂਦੇ ਹੋ, ਕਿਸੇ ਵਿਅਕਤੀ ਦੇ ਜੀਵਨ ਵਿੱਚ ਮਦਦ ਦੇਣ ਲਈ ਤੁਸੀਂ ਜੋ ਵੀ ਕੰਮ ਕਰਦੇ ਹੋ, ਤੁਹਾਨੂੰ ਇਹ ਪਤਾ ਹੁੰਦਾ ਹੈ ਕਿ ਤੁਸੀਂ ਅੰਤਰ ਲਿਆ ਰਹੇ ਹੋ। ਜੇਕਰ ਕਿਸੇ ਦਿਨ ਤੁਸੀਂ ਉਸ ਵਿਅਕਤੀ ਨਾਲ ਨਾ ਹੋਵੋ, ਤਾਂ ਉਨ੍ਹਾਂ ਦਾ ਦਿਨ ਤੁਹਾਡੇ ਤੋਂ ਬਗੈਰ ਕੁਝ ਅਲਗ ਹੋਵੇਗਾ। ਡਿਸੇਬਿਲਟੀ ਵਿੱਚ ਕੰਮ ਕਰਨ ਦੇ ਅਵਸਰ ਵੱਡੀ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਮੇਰੇ ਜਿਹੇ ਲੋਕ, ਜਿਨ੍ਹਾਂ ਨੂੰ ਇਸ ਖੇਤਰ ਵਿੱਚ ਕਈ ਰੁਚੀਆਂ ਨੂੰ ਬਹੁਤ ਜੋਸ਼ ਹੈ, ਉਹ ਇਨ੍ਹਾਂ ਅਵਸਰਾਂ ਤੋਂ ਫਾਇਦਾ ਚੁੱਕ ਪਾਣਗੇ। 24 ਸਾਲ ਦੇ ਨੌਜਵਾਨ ਦੇ ਰੂਪ ਵਿੱਚ, ਮੈਂ ਆਪਣੀਆਂ ਰੁਚੀਆਂ ਅਤੇ ਜੋਸ਼ ਨੂੰ ਇੱਕਠਾ ਕਰ ਸਕਦਾ ਹਾਂ ਅਤੇ ਕੁਝ ਅਜਿਹਾ ਕਰ ਸਕਦਾ ਹਾਂ ਜਿਸ ਨਾਲ ਨਾ ਸਿਰਫ ਕਿਸੇ ਦੀ ਮਦਦ ਹੁੰਦੀ ਹੈ, ਪਰ ਇਸ ਨਾਲ ਮੈਨੂੰ ਵੀ ਫਾਇਦਾ ਮਿਲਦਾ ਹੈ, ਇਸਤੇ ਮੈਂ ਮਾਣ ਮਹਿਸੂਸ ਕਰਦਾ ਹਾਂ, ਇਸਤੇ ਮੈਂ ਹੋਰ ਅੱਗੇ ਵੱਧ ਸਕਦਾ ਹਾਂ। ਸੱਚੀ, ਇਹ ਇੱਕ ਸ਼ਾਨਦਾਰ ਤੋਹਫੇ ਦੇ ਸਮਾਨ ਹੈ।